

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ 2 ਫਰਵਰੀ ਨੂੰ ਤੀਜੇ ਸਾਲਾਨਾ ਬੈਕਯਾਰਡ ਗਾਰਡਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

ਬ੍ਰੈਂਪਟਨ, ਓਨਟੈਰੀਓ (2 ਫਰਵਰੀ, 2022) – ਅੱਜ, ਸਿਟੀ ਆਫ ਬ੍ਰੈਂਪਟਨ ਦਾ ਸਫਲ ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program), ਆਪਣੇ ਤੀਜੇ ਸਾਲ ਲਈ ਫਿਰ ਸ਼ੁਰੂ ਹੋ ਗਿਆ ਹੈ। ਇਹ ਈਕੋ-ਫ੍ਰੈਂਡਲੀ ਪਹਿਲਕਦਮੀ, ਹਿੱਸਾ ਲੈਣ ਵਾਲਿਆਂ ਨੂੰ, ਆਪਣੇ ਖੁਦ ਦੇ ਬੈਕਯਾਰਡ ਗਾਰਡਨ ਵਿੱਚ ਸਬਜ਼ੀਆਂ ਆਦਿ ਉਗਾਉਣ ਲਈ ਮੁਫਤ ਮਿੱਟੀ, ਬੀਜ ਅਤੇ ਲਾਭਕਾਰੀ ਸੁਝਾਅ ਦੇ ਕੇ, ਸਾਡੇ ਸ਼ਹਿਰ ਵਿੱਚ ਫੂਡ ਸਿਕਿਓਰਿਟੀ ਨੂੰ ਸਹਿਯੋਗ ਕਰਨ ਵਿੱਚ ਮਦਦ ਕਰਦੀ ਹੈ।

ਬੈਕਯਾਰਡ ਗਾਰਡਨ ਪ੍ਰੋਗਰਾਮ, ਨਿਵਾਸੀਆਂ ਨੂੰ ਆਪਣੇ ਖੁਦ ਦੇ ਘਰਾਂ ਵਿੱਚ ਸਬਜ਼ੀਆਂ ਅਤੇ ਜੜੀ-ਬੂਟੀਆਂ (ਹਰਬਸ) ਆਦਿ ਉਗਾਉਣ ਅਤੇ ਆਪਣੀਆਂ ਘਰ ਵਿੱਚ ਉੱਗੀਆਂ ਸਬਜ਼ੀਆਂ ਨੂੰ ਲੋਕਲ ਫੂਡ ਬੈਂਕਾਂ ਅਤੇ ਕਮਿਊਨਿਟੀ ਸੰਗਠਨਾਂ ਨੂੰ ਦਾਨ ਦੇਣ ਲਈ ਉਤਸ਼ਾਹਿਤ ਕਰਦਾ ਹੈ।

ਨਿਵਾਸੀ, ਅੱਜ, 2 ਫਰਵਰੀ ਤੋਂ ਸ਼ੁਰੂ ਕਰਦੇ ਹੋਏ, www.brampton.ca/backyardgarden ਤੇ ਮੁਫਤ ਮਿੱਟੀ ਅਤੇ ਬੀਜ ਪ੍ਰਾਪਤ ਕਰਨ ਲਈ, ਐਨਲਾਈਨ ਰਜਿਸਟਰ ਕਰ ਸਕਦੇ ਹਨ। ਇਸ ਸਾਲ ਦੇ ਬੈਕਯਾਰਡ ਗਾਰਡਨਾਂ ਦੀਆਂ ਫੋਟੋਆਂ, ਬਾਗਬਾਨੀ ਕਰਨ ਲਈ ਸੁਝਾਅ, ਟਿਊਟੋਰੀਅਲ ਅਤੇ ਵਸੀਲੇ ਵੀ, ਵੈਬ ਪੇਜ ਤੇ ਉਪਲਬਧ ਹੋਣਗੇ। ਨਿਵਾਸੀ, ਆਪਣੇ ਗਾਰਡਨਾਂ ਨੂੰ ਸੋਸ਼ਲ ਮੀਡੀਆ ਤੇ ਸਾਂਝੇ ਕਰਨ ਲਈ, ਹੈਸ਼ਟੈਗ #BramptonBackyardGarden ਦੀ ਵਰਤੋਂ ਵੀ ਕਰ ਸਕਦੇ ਹਨ।

ਇਹ ਪ੍ਰੋਗਰਾਮ, ਫੂਡ ਸਿਕਿਓਰਿਟੀ ਤੇ, [ਮੇਅਰ ਦੀ ਕੋਵਿਡ-19 ਸੋਸ਼ਲ ਸਪੋਰਟ ਟਾਸਕ ਫੋਰਸ ਦੇ \(Mayor's COVID-19 Social Support Task Force's\)](#) ਫੋਕਸ ਦੀ ਵੀ ਹਿਮਾਇਤ ਕਰਦਾ ਹੈ। ਇਹ ਸਿਟੀ ਦੀ, ਸਥਿਰ ਗ੍ਰੀਨ ਸਿਟੀ (Green City) ਬਣਨ ਦੀ ਤਰਜੀਹ ਦੀ ਵੀ ਪੁਸ਼ਟੀ ਕਰਦਾ ਹੈ ਅਤੇ ਨਿਵਾਸੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਵੀ ਵਾਧਾ ਕਰਦਾ ਹੈ।

ਇਸ ਸਾਲ, ਇਹ ਪ੍ਰੋਗਰਾਮ ਪੂਰੇ ਮਾਣ ਦੇ ਨਾਲ, ਸਕੋਟਸ ਕੈਨੇਡਾ ਲਿਮਿਟੇਡ (Scotts Canada Limited) ਵੱਲੋਂ ਪ੍ਰਾਯੋਜਿਤ (ਸਪਾਂਸਰ) ਕੀਤਾ ਜਾ ਰਿਹਾ ਹੈ। ਸਿਟੀ, ਇਸ ਪ੍ਰੋਗਰਾਮ ਦੇ ਸਾਰੇ ਹਿਮਾਇਤੀਆਂ ਦਾ ਧੰਨਵਾਦ ਕਰਦੀ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਮੈਟਾਮੀ ਹੋਮਸ (Mattamy Homes), ਪੈਰਾਡਾਈਜ਼ ਡਿਵੈਲਪਮੈਂਟਸ (Paradise Developments), ਫੀਲਡਗੇਟ ਡਿਵੈਲਪਮੈਂਟਸ (Fieldgate Developments) ਅਤੇ ਟੀ.ਏ.ਸੀ.ਸੀ. ਹੋਲਬੋਰਨ ਕਾਰਪੋਰੇਸ਼ਨ (TACC Holborn Corporation)।

ਕੀ ਤੁਹਾਡੇ ਕੋਈ ਸਵਾਲ ਹਨ? BramptonGreenCity@brampton.ca ਤੇ ਈਮੇਲ ਕਰੋ।

ਬੈਕਯਾਰਡ ਗਾਰਡਨ ਕਲੱਬ ਈ-ਨਿਊਜ਼ਲੈਟਰ

ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ (Brampton Horticultural Society) ਅਤੇ ਚਿੰਗਕੂਜ਼ੀ ਗਾਰਡਨ ਕਲੱਬ (Chinguacousy Garden Club) ਦੇ ਨਾਲ ਭਾਈਵਾਲੀ ਵਿੱਚ ਤਿਆਰ ਹੋਣ ਵਾਲੇ, ਸਾਡੇ ਮਾਸਿਕ ਬੈਕਯਾਰਡ ਗਾਰਡਨ ਕਲੱਬ ਈ-ਨਿਊਜ਼ਲੈਟਰ ਨਾਲ ਜੁੜੋ। ਇਹ ਬਾਗਬਾਨੀ ਕਰਨ ਦੇ ਸਾਰੇ ਸ਼ੌਕੀਨਾਂ ਲਈ ਸ਼ੁਰੂ ਕੀਤਾ ਗਿਆ ਹੈ। ਇਸਦੇ ਮੈਂਬਰਾਂ ਨੂੰ, ਬਾਗਬਾਨੀ ਸਬੰਧੀ ਜਾਣਕਾਰੀ ਵਾਲਾ ਮਾਸਿਕ ਈ-ਨਿਊਜ਼ਲੈਟਰ, ਸਵਾਲ ਭੇਜਣ ਦੇ ਮੌਕੇ, ਬਾਗਬਾਨੀ ਸਬੰਧੀ ਸਲਾਹ ਅਤੇ ਮਾਹਰਾਂ ਅਤੇ ਕਮਿਊਨਿਟੀ ਭਾਈਵਾਲਾਂ ਤੋਂ ਸਹਾਇਤਾ, ਖਾਸ ਆਫਰ ਆਦਿ ਮਿਲਣਗੇ।

ਕਲੱਬ ਵਾਸਤੇ ਰਜਿਸਟਰ ਕਰਨ ਲਈ, www.brampton.ca/backyardgarden ਤੇ ਜਾਓ।

ਪਿਛੋਕੜ

ਸਿਟੀ ਦੇ ਦੂਜੇ ਸਾਲਾਨਾ ਬੈਕਯਾਰਡ ਗਾਰਡਨ ਪ੍ਰੋਗਰਾਮ ਦੇ ਦੌਰਾਨ, ਅਪ੍ਰੈਲ ਤੋਂ ਅਕਤੂਬਰ 2021 ਤੱਕ, ਲੋਕਲ ਫੂਡ ਬੈਂਕਾਂ ਅਤੇ ਕਮਿਊਨਿਟੀ ਸੰਗਠਨਾਂ ਦੇ ਦੁਆਰਾ, ਲੋੜਵੰਦ ਨਿਵਾਸੀਆਂ ਨੂੰ, ਲਗਭਗ 7,000 ਪੈਂਡ ਸਬਜ਼ੀਆਂ ਦਾਨ ਕੀਤੀਆਂ ਗਈਆਂ ਸਨ।

ਬ੍ਰੈਂਪਟਨ ਦਾ ਬੈਕਯਾਰਡ ਗਾਰਡਨ ਪ੍ਰੋਗਰਾਮ ਅਪ੍ਰੈਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਕੈਨੇਡਾ ਵਿੱਚ ਕੋਵਿਡ-19 (COVID-19) ਦੇ ਅਸਰਾਂ ਨੂੰ ਘਟਾਉਣ ਲਈ ਸ਼ੁਰੂ ਕੀਤੀ, ਇਸ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਸੀ। ਇਹ ਸਿਟੀ ਦੇ ਮੌਜੂਦਾ ਕਮਿਊਨਿਟੀ ਗਾਰਡਨਸ (Community Gardens) ਪ੍ਰੋਗਰਾਮ ਦਾ ਵਿਸਤਾਰ ਹੈ।

ਹਵਾਲੇ

“ਸਾਨੂੰ, ਬ੍ਰੈਂਪਟਨ ਵਿੱਚ ਤੀਜੇ ਸਾਲਾਨਾ ਬੈਕਯਾਰਡ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੇ ਮਾਣ ਹੈ। ਪਿਛਲੇ ਦੋ ਸਾਲਾਂ ਤੋਂ, ਪ੍ਰੋਗਰਾਮ ਨੇ ਬਾਗਬਾਨੀ, ਲੋੜਵੰਦ ਪਰਿਵਾਰਾਂ ਲਈ ਹਿਮਾਇਤੀ ਫੂਡ ਸਿਕਿਓਰਿਟੀ ਅਤੇ ਹਿੱਸਾ ਲੈਣ ਵਾਲਿਆਂ ਨੂੰ ਆਉਟਡੋਰ ਕਿਰਿਆਸ਼ੀਲ ਰੱਖਣ ਦੇ ਦੁਆਰਾ, ਸਾਡੀ ਕਮਿਊਨਿਟੀ ਨੂੰ ਇਕੱਠੇ ਲਿਆਂਦਾ ਹੈ। ਮੈਂ ਹਿੱਸਾ ਲੈਣ ਵਾਲੇ ਨਵੇਂ ਵਿਅਕਤੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ, ਬੀਜ ਅਤੇ ਮਿਟੀ ਲਈ ਰਜਿਸਟਰ ਕਰਨ ਅਤੇ ਇਸ ਸਾਲ ਦਾਨ ਦੇਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦਾ ਬੈਕਯਾਰਡ ਗਾਰਡਨ ਪ੍ਰੋਗਰਾਮ, ਲਗਾਤਾਰ ਦੋ ਸਾਲਾਂ ਤੱਕ ਸ਼ਾਨਦਾਰ ਸਫਲਤਾ ਰਿਹਾ ਹੈ ਅਤੇ ਮੈਂ ਤੀਜੇ ਸਾਲ ਲਈ ਇਸ ਪਹਿਲਕਦਮੀ ਦੀ ਹਿਮਾਇਤ ਕਰਨ ਲਈ ਉਤਸ਼ਾਹਿਤ ਹਾਂ। ਪਿਛਲੇ ਸਾਲ, ਅਸੀਂ ਬ੍ਰੈਂਪਟਨ ਦੇ ਫੂਡ ਬੈਂਕਾਂ ਅਤੇ ਕਮਿਊਨਿਟੀ ਸੰਗਠਨਾਂ ਦੇ ਦੁਆਰਾ, ਲੋੜਵੰਦ ਨਿਵਾਸੀਆਂ ਨੂੰ, ਲਗਭਗ 7,000 ਪੈਂਡ ਸਬਜ਼ੀਆਂ ਪ੍ਰਦਾਨ ਕੀਤੀਆਂ ਸਨ। ਬ੍ਰੈਂਪਟਨ, ਆਓ ਬਾਗਬਾਨੀ ਅਤੇ ਦਾਨ ਕਰੀਏ!”

- ਡਗ ਵਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਚੇਅਰ, ਬੈਕਯਾਰਡ ਗਾਰਡਨ ਪ੍ਰੋਗਰਾਮ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਇਸ ਸਾਲ ਬੈਕਯਾਰਡ ਗਾਰਡਨ ਪ੍ਰੋਗਰਾਮ ਦੀ ਹਿਮਾਇਤ ਕਰਨ ਲਈ ਉਤਸ਼ਾਹਿਤ ਹੈ। ਸਿਟੀ, ਇਸ ਪ੍ਰੋਗਰਾਮ ਦੇ ਪ੍ਰਾਯੋਜਕਾਂ ਅਤੇ ਹਿਮਾਇਤ ਕਰਨ ਵਾਲਿਆਂ ਨੂੰ ਸਨਮਾਨ ਦਿੰਦੀ ਹੈ ਅਤੇ ਉਹਨਾਂ ਦਾ ਧੰਨਵਾਦ ਕਰਦੀ ਹੈ, ਜੋ ਇਸ ਮਹੱਤਵਪੂਰਣ ਗ੍ਰੀਨ ਪਹਿਲਕਦਮੀ ਨੂੰ ਜੀਵੰਤ ਬਣਾਉਣ ਵਿੱਚ ਮਦਦ ਕਰਦੇ ਹਨ। ਅੱਜ ਹੀ ਮੁਫਤ ਬੀਜਾਂ ਅਤੇ ਮਿੱਟੀ ਵਾਸਤੇ, www.brampton.ca/backyardgarden ਤੇ ਰਜਿਸਟਰ ਕਰੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ



Media Release

ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca